

ਅੱਗੇ ਵਧਣ ਦਾ ਰਸਤਾ

ਇਹ ਕਦੇ ਵੀ ਠੀਕ ਨਹੀਂ ਹੁੰਦਾ: ਜਿਨਸੀ ਹਿੰਸਾ ਅਤੇ ਉਤਪੀੜਨ ਨੂੰ ਰੋਕਣ ਲਈ ਕਾਰਵਾਈ ਯੋਜਨਾ) ਦੇ ਰਾਹੀਂ (IT'S NEVER OKAY: AN ACTION PLAN TO STOP SEXUAL VIOLENCE AND HARASSMENT), ਅਸੀਂ ਇੱਕ ਅਜਿਹਾ ਓਨਟਾਰੀਓ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਾਂ ਜਿੱਥੇ ਹਰ ਕੋਈ ਸੁਰੱਖਿਅਤ ਮਾਹੌਲ ਵਿੱਚ ਅਤੇ ਧਮਕੀ, ਡਰ ਜਾਂ ਜਿਨਸੀ ਹਿੰਸਾ ਅਤੇ ਉਤਪੀੜਨ ਤੋਂ ਮੁਕਤ ਹੋ ਕੇ ਜ਼ਿੰਦਗੀ ਬਿਤਾਏ। ਯੋਜਨਾ ਵਿੱਚ ਹੇਠਾਂ ਲਿਖੇ ਕੰਮਾਂ ਲਈ ਵਚਨਬੱਧਤਾਵਾਂ ਸ਼ਾਮਲ ਹਨ:

- 1 ਕੰਮ ਕਰਨ ਦੇ ਸਥਾਨ 'ਤੇ, ਕੈਂਪਸ ਵਿੱਚ, ਘਰਾਂ ਵਿੱਚ, ਅਤੇ ਜਿਨਸੀ ਹਿੰਸਾ ਅਤੇ ਉਤਪੀੜਨ, ਅਤੇ ਦੀਵਾਨੀ ਦਾਅਵਿਆਂ ਦੀ ਪ੍ਰਕਿਰਿਆ ਵਿੱਚ ਜਿਨਸੀ ਹਿੰਸਾ ਅਤੇ ਉਤਪੀੜਨ ਨਾਲ ਸਬੰਧਤ ਪ੍ਰਵਾਨਾ ਨੂੰ ਮਜ਼ਬੂਤ ਕਰਨ ਲਈ ਕਾਨੂੰਨ ਬਣਾਉਣ।
- 2 ਰੁਝਾਨਾਂ ਨੂੰ ਚੁਣੌਤੀ ਦੇਣ, ਬਲਾਤਕਾਰ ਦੇ ਸੱਭਿਆਚਾਰ ਵਿੱਚ ਤੁਰੰਤ ਤਬਦੀਲੀ ਨੂੰ ਉਤਸ਼ਾਹਿਤ ਕਰਨ, ਅਤੇ ਡੂੰਘੇ ਬੈਠੇ ਰੁਝਾਨਾਂ ਅਤੇ ਵਿਹਾਰਾਂ ਨੂੰ ਸਮਾਪਤ ਕਰਨ ਲਈ ਲੰਮੀ ਮਿਆਦ ਦੇ ਪੀੜ੍ਹੀਗਤ ਬਦਲਾਵ ਨੂੰ ਪ੍ਰੇਰਿਤ ਕਰਨ ਲਈ ਓਨਟਾਰੀਓ ਭਰ ਵਿੱਚ ਜਨਤਕ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ।
- 3 ਬਚ ਕੇ ਨਿਕਲੇ ਵਧੇਰੇ ਲੋਕਾਂ ਨੂੰ ਜਿਨਸੀ ਹਮਲਿਆਂ ਦੀ ਰਿਪੋਰਟ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਾਨੂੰਨ ਲਾਗੂ ਕਰਨ ਵਾਲੀਆਂ ਅਥਾਰਿਟੀਆਂ ਤੋਂ ਹਮਰਦਰਦੀ ਭਰੀ ਅਤੇ ਸੰਵੇਦਨਸ਼ੀਲ ਪ੍ਰਤੀਕਿਰਿਆ ਵਿੱਚ ਸਹਾਇਤਾ ਕਰਨ ਵਾਸਤੇ ਸਾਧਨ ਵਿਕਸਿਤ ਕਰਨੇ ਅਤੇ ਬਿਹਤਰੀਨ ਵਿਹਾਰਾਂ ਨੂੰ ਪਛਾਣਨਾ।
- 4 ਬਚ ਕੇ ਨਿਕਲੇ ਲੋਕਾਂ ਦੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚੋਂ ਲੰਘਣ ਦੇ ਤਜਰਬੇ ਵਿੱਚ ਸੁਧਾਰ ਕਰਨ ਲਈ ਸਮਰਥਨ ਨੂੰ ਵਧਾਉਣਾ ਅਤੇ ਮੁਕੱਦਮਾ ਚਲਾਉਣ ਦਾ ਸੁਧਾਰਿਆ ਗਿਆ ਮਾਡਲ ਵਿਕਸਿਤ ਕਰਨਾ।
- 5 ਸਿਹਤਮੰਦ ਸਬੰਧਾਂ ਅਤੇ ਸਹਿਮਤੀ ਸਮੇਤ, ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਬਾਰੇ ਡੂੰਘੀ ਸਮਝ ਹਾਸਲ ਕਰਨ ਵਿੱਚ ਗ੍ਰੇਡ 1-12 ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਸਿਹਤ ਅਤੇ ਸਰੀਰਕ ਸਿੱਖਿਆ ਦੇ ਪਾਠਕ੍ਰਮ ਨੂੰ ਨਵਿਆਉਣਾ।
- 6 ਇਸ ਬਾਰੇ ਕਾਨੂੰਨ ਬਣਾਉਣਾ ਕਿ ਕਾਲਜ ਅਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਨਾਲ ਮਿਲ ਕੇ ਪੂਰੇ ਕੈਂਪਸ ਵਿੱਚ ਜਿਨਸੀ ਹਿੰਸਾ ਅਤੇ ਉਤਪੀੜਨ ਬਾਰੇ ਨੀਤੀਆਂ ਅਪਣਾਉਣ, ਜਿਨ੍ਹਾਂ ਵਿੱਚ ਸਿਖਲਾਈ, ਰੋਕਥਾਮ, ਸ਼ਿਕਾਇਤ ਪ੍ਰਕਿਰਿਆਵਾਂ ਅਤੇ ਪ੍ਰਤੀਕਿਰਿਆ ਕਰਨ ਦੇ ਪ੍ਰੋਟੋਕੋਲ ਸ਼ਾਮਲ ਹਨ।
- 7 ਸ਼ਾਨਦਾਰ, ਢੁਕਵੀਂ ਅਤੇ ਸਮੇਂ-ਬੱਧ ਦੇਖਭਾਲ ਤਕ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਪਹੁੰਚ ਬਣਾਈ ਰੱਖਣ ਲਈ ਹਸਪਤਾਲ ਅਧਾਰਤ ਜਿਨਸੀ ਅਤੇ ਘਰੇਲੂ ਹਿੰਸਾ ਦੇ ਇਲਾਜ ਕੇਂਦਰਾਂ (ਸੈਕਸੁਅਲ ਐਂਡ ਡੋਮੈਸਟਿਕ ਵਾਇਲੈਂਸ ਟ੍ਰੀਟਮੈਂਟ ਸੈਂਟਰਾਂ) ਦੁਆਰਾ ਮੁਹੱਈਆ ਕੀਤੀ ਜਾਂਦੀ ਸਹਾਇਤਾ ਨੂੰ ਮਜ਼ਬੂਤ ਕਰਨਾ।
- 8 ਜਿਨਸੀ ਹਮਲੇ ਅਤੇ ਉਤਪੀੜਨ ਤੋਂ ਬਚੇ ਲੋਕਾਂ ਨੂੰ ਬਿਹਤਰ ਸਮਰਥਨ ਦੇਣ ਲਈ ਸਿਹਤ, ਭਾਈਚਾਰਕ ਸੇਵਾਵਾਂ, ਸਿੱਖਿਆ ਅਤੇ ਨਿਆਂ ਖੇਤਰਾਂ ਵਿੱਚ ਅਗਲੀ ਕਤਾਰ ਦੇ ਕਾਮਿਆਂ ਲਈ ਨਵੀਨਤਮ ਸਿਖਲਾਈ ਵਿਕਸਿਤ ਕਰਨੀ ਅਤੇ ਮੇਜ਼ਬਾਨੀ ਖੇਤਰ ਵਿੱਚ ਕਾਮਿਆਂ ਲਈ ਸਿਖਲਾਈ ਵਿਕਸਿਤ ਕਰਨੀ ਤਾਂ ਜੋ ਉਹਨਾਂ ਨੂੰ ਉੱਚ-ਜੋਖਮ ਵਾਲੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਸਮੇਂ ਮਦਦ ਲਈ ਲੋੜੀਂਦੀ ਜਾਣਕਾਰੀ ਦਿੱਤੀ ਜਾ ਸਕੇ।

(ਅਗਲੇ ਪੰਨੇ 'ਤੇ ਜਾਰੀ)

9 ਭਾਈਚਾਰਾ-ਅਧਾਰਤ ਜਿਨਸੀ ਹਮਲੇ ਦੇ ਕੇਂਦਰਾਂ ਲਈ ਫੰਡਿੰਗ ਨੂੰ ਸਥਿਰ ਕਰਨਾ ਅਤੇ ਵਧਾਉਣਾ।

IO ਜਿਨਸੀ ਹਮਲੇ ਤੋਂ ਬਚੇ ਉਹਨਾਂ ਲੋਕਾਂ, ਜਿਨ੍ਹਾਂ ਦੇ ਕੇਸ ਅਪਰਾਧਿਕ ਮੁਕੱਦਮੇ ਵੱਲ ਜਾ ਰਹੇ ਹਨ, ਨੂੰ ਸੁਤੰਤਰ ਕਾਨੂੰਨੀ ਸਲਾਹ ਦੇਣ ਲਈ ਨਮੂਨਾ ਪ੍ਰੋਗਰਾਮ ਤਿਆਰ ਕਰਨਾ।

II ਓਨਟੈਰੀਓ ਨੂੰ ਕੈਨੇਡਾ ਦੇ ਅੰਦਰ ਔਰਤਾਂ ਵਿਰੁੱਧ ਹਿੰਸਾ ਦੇ ਮੁੱਦਿਆਂ ਬਾਰੇ ਇੱਕ ਮੋਹਰੀ ਬਣਾਉਣ ਲਈ ਇੱਕ ਸਥਾਈ ਰਾਉਂਡਟੇਬਲ ਸਥਾਪਿਤ ਕਰਨਾ।

I2 ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਦੇ ਤਹਿਤ ਲਾਗੂਕਰਣ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨ ਦੇ ਸਥਾਨ ਸਬੰਧੀ ਕਾਨੂੰਨਾਂ ਨੂੰ ਸੁਧਾਰਨਾ, ਜਿਸ ਵਿੱਚ ਜਿਨਸੀ ਉਤਪੀੜਨ ਦੀਆਂ ਮਜ਼ਬੂਤ ਨੀਤੀਆਂ ਵਿਕਸਿਤ ਕਰਨ ਵਿੱਚ ਰੁਜ਼ਗਾਰਦਾਤਾਵਾਂ ਦੀ ਮਦਦ ਕਰਨ ਲਈ ਵਿਹਾਰ ਦਾ ਜ਼ਾਬਤਾ ਸਥਾਪਿਤ ਕਰਨਾ ਸ਼ਾਮਲ ਹੈ।

I3 ਇੱਕ ਰਚਨਾਤਮਕ ਜੁੜਾਵ ਦਾ ਫੰਡ ਸ਼ੁਰੂ ਕਰਨਾ ਜੋ ਓਨਟੈਰੀਓ ਦੇ ਕਲਾਕਾਰਾਂ ਦੀ ਅਜਿਹੇ ਪ੍ਰੋਜੈਕਟ ਵਿਕਸਿਤ ਕਰਨ ਵਿੱਚ ਮਦਦ ਕਰੇ, ਜੋ ਸਹਿਮਤੀ, ਬਲਾਤਕਾਰ ਦੇ ਸੱਭਿਆਚਾਰ ਅਤੇ ਲਿੰਗਕ ਅਸਮਾਨਤਾ ਦੇ ਮੁੱਦਿਆਂ 'ਤੇ ਵਾਰਤਾਲਾਪ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ।



ਮਦਦ ਲਈ, 211 'ਤੇ ਕਾਲ ਕਰੋ ਜਾਂ 211.CA 'ਤੇ ਜਾਓ
ਹੋਰ ਜਾਣਕਾਰੀ ਲਈ ONTARIO.CA\ITSNEVEROKAY 'ਤੇ ਜਾਓ